

ਧਨਾਸਰੀ ਮਹਲਾ ੧ ਘਰੁ ੧ ਚਉਪਦੇ

Dhanaasree mehlaa 1 ghar 1 cha-up<sub>day</sub>

Dhanaasaree, First Mehl, First House, Chau-Padas:

੧ਓਿਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥  
ik-o<sup>N</sup>kaar sat<sub>l</sub> naam kartaa purakh nirbha-o nirvair akaal moorat ajoonee  
saibha<sup>N</sup> gur parsaad.

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥  
jee-o dara<sub>l</sub> hai aapnaa kai si-o karee pukaar.  
My soul is afraid; to whom should I complain?

ਦੁਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥  
dookh visaaran<sub>l</sub> sayvi-aa sadaa sadaa daataar. ||1||  
I serve Him, who makes me forget my pains; He is the Giver, forever and ever.  
||1||

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥  
saahib mayraa neet<sub>l</sub> navaa sadaa sadaa daataar. ||1|| rahaa-o.  
My Lord and Master is forever new; He is the Giver, forever and ever.  
||1||Pause||

ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥  
an-din saahib sayvee-ai ant<sub>l</sub> chhadaa-ay so-ay.  
Night and day, I serve my Lord and Master; He shall save me in the end.

ਸੁਣੁ ਸੁਣੁ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥  
su<sub>l</sub> su<sub>l</sub> mayree kaamnee paar utaaraa ho-ay. ||2||  
Hearing and listening, O my dear sister, I have crossed over.  
ਦਇਆਲ ਤੇਰੈ ਨਾਮਿ ਤਰਾ ॥  
da-i-aal tayrai naam taraa.  
O Merciful Lord, Your Name carries me across.

ਸਦ ਕੁਰਬਾਣੈ ਜਾਉ ॥੧॥ ਰਹਾਉ ॥

sad kurbaanai jaa-o. ||1|| rahaa-o.  
I am forever a sacrifice to You. ||1||Pause||

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥  
sarba<sup>N</sup> saachaa ayk hai doojaa naahee ko-ay.  
In all the world, there is only the One True Lord; there is no other at all.

ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥  
taa kee sayvaa so karay jaa ka-o naadar karay. ||3||  
He alone serves the Lord, upon whom the Lord casts His Glance of Grace. ||3||

ਤੁਧੁ ਬਾਝੁ ਪਿਆਰੇ ਕੇਵ ਰਹਾ ॥  
tuDh baajh pi-aaray kayv rahaa.  
Without You, O Beloved, how could I even live?

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥  
saa vadi-aa-ee deh jit naam tayray laag rahaa<sup>N</sup>.  
Bless me with such greatness, that I may remain attached to Your Name.

ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥  
doojaa naahee ko-ay jis aagai pi-aaray jaa-ay kahaa. ||1|| rahaa-o.  
There is no other, O Beloved, to whom I can go and speak. ||1||Pause||

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥  
sayvee saahib aapnaa avar na jaacha<sup>N</sup>-o ko-ay.  
I serve my Lord and Master; I ask for no other.

ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥  
naanak taa kaa daas hai bind bind chukh chukh ho-ay. ||4||  
Nanak is His slave; moment by moment, bit by bit, he is a sacrifice to Him.  
||4||

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥  
saahib tayray naam vitahu bind bind chukh chukh ho-ay. ||1|| rahaa-o.  
||4||1||

O Lord Master, I am a sacrifice to Your Name, moment by moment, bit by bit.  
||1||Pause||4||1||